

 Print Page

Sri Guru Granth Sahib

Displaying 154 of

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪

ਕਿਰਤੁ ਪਇਆ ਨਹ ਮੇਟੈ ਕੋਇ ॥

Kirath Paeiaa Neh Maettai Koe ||

Past actions cannot be erased.

ਗਉੜੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧

Raag Gauri Guru Nanak Dev

ਕਿਆ ਜਾਣਾ ਕਿਆ ਆਗੈ ਹੋਇ ॥

Kiaa Jaanaa Kiaa Aagai Hoe ||

What do we know of what will happen hereafter?

ਗਉੜੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧

Raag Gauri Guru Nanak Dev

ਜੋ ਤਿਸੁ ਭਾਣਾ ਸੋਈ ਹੁਆ ॥

Jo This Bhaanaa Soee Hooaa ||

Whatever pleases Him shall come to pass.

ਗਉੜੀ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧

Raag Gauri Guru Nanak Dev

ਅਵਰੁ ਨ ਕਰਣੈ ਵਾਲਾ ਦੁਆ ॥੧॥

Avar N Karanai Vaalaa Dhooaa ||1||

There is no other Doer except Him. ||1||

ਗਉੜੀ (ਮਃ ੧) (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੨

Raag Gauri Guru Nanak Dev

ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥

Naa Jaanaa Karam Kaevadd Thaeree Dhaath ||

I do not know about karma, or how great Your gifts are.

ਗਉੜੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੨

Raag Gauri Guru Nanak Dev

ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥

Karam Dhharam Thaerae Naam Kee Jaath ||1|| Rehaao ||

The karma of actions, the Dharma of righteousness, social class and status, are contained within Your Name. ||1||Pause||

ਗਉੜੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੨

Raag Gauri Guru Nanak Dev

ਤੂ ਏਵਡੁ ਦਾਤਾ ਦੇਵਣਹਾਰੁ ॥

Thoo Eaeuadd Dhaathaa Dhaevanehaar ||

You are So Great, O Giver, O Great Giver!

ਗਉੜੀ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੩

Raag Gauri Guru Nanak Dev

ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥

Thott Naahee Thudhh Bhagath Bhanddaar ||

The treasure of Your devotional worship is never exhausted.

ਗਉੜੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੩

Raag Gauri Guru Nanak Dev

ਕੀਆ ਗਰਬੁ ਨ ਆਵੈ ਰਾਸਿ ॥

Keeaa Garab N Aavai Raas ||

One who takes pride in himself shall never be right.

ਗਉੜੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੩

Raag Gauri Guru Nanak Dev

ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥

Jeeo Pindd Sabh Thaerai Paas ||2||

The soul and body are all at Your disposal. ||2||

ਗਉੜੀ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੪

Raag Gauri Guru Nanak Dev

ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥

Thoo Maar Jeevaalehi Bakhas Milaae ||

You kill and rejuvenate. You forgive and merge us into Yourself.

ਗਉੜੀ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੪

Raag Gauri Guru Nanak Dev

ਜਿਉ ਭਾਵੀ ਤਿਉ ਨਾਮੁ ਜਪਾਇ ॥

Jio Bhaavee Thio Naam Japaae ||

As it pleases You, You inspire us to chant Your Name.

ਗਉੜੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੪

Raag Gauri Guru Nanak Dev

ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥

Thoon Dhaanaa Beenaa Saachaa Sir Maerai ||

You are All-knowing, All-seeing and True, O my Supreme Lord.

ਗਉੜੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫

Raag Gauri Guru Nanak Dev

ਗੁਰਮਤਿ ਦੇਇ ਭਰੋਸੈ ਤੇਰੈ ॥੩॥

Guramath Dhaee Bharosai Thaerai ||3||

Please, bless me with the Guru's Teachings; my faith is in You alone. ||3||

ਗਉੜੀ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫

Raag Gauri Guru Nanak Dev

ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥

Than Mehi Mail Naahee Man Raathaa ||

One whose mind is attuned to the Lord, has no pollution in his body.

ਗਉੜੀ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫

Raag Gauri Guru Nanak Dev

ਗੁਰ ਬਚਨੀ ਸਚੁ ਸਬਦਿ ਪਛਾਤਾ ॥

Gur Bachanee Sach Sabadh Pashhaathaa ||

Through the Guru's Word, the True Shabad is realized.

ਗਉੜੀ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬

Raag Gauri Guru Nanak Dev

ਤੇਰਾ ਤਾਣੁ ਨਾਮ ਕੀ ਵਡਿਆਈ ॥

Thaeraa Thaan Naam Kee Vaddiaaee ||

All Power is Yours, through the greatness of Your Name.

ਗਉੜੀ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬

Raag Gauri Guru Nanak Dev

ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥

Naanak Rehanaa Bhagath Saranaaee ||4||10||

Nanak abides in the Sanctuary of Your devotees. ||4||10||

ਗਉੜੀ (ਮਃ ੧) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ॥

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪

ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥

Jin Akathh Kehaaeiaa Apiou Peeaaeiaa ॥

Those who speak the Unspoken, drink in the Nectar.

ਗਉੜੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੭

Raag Gauri Guru Nanak Dev

ਅਨ ਭੈ ਵਿਸਰੇ ਨਾਮਿ ਸਮਾਇਆ ॥੧॥

An Bhai Visarae Naam Samaaeiaa ॥1॥

Other fears are forgotten, and they are absorbed into the Naam, the Name of the Lord. ॥1॥

ਗਉੜੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੭

Raag Gauri Guru Nanak Dev

ਕਿਆ ਡਰੀਐ ਡਰੁ ਡਰਹਿ ਸਮਾਨਾ ॥

Kiaa Ddareeai Ddar Ddarehi Samaanaa ॥

Why should we fear, when fear is dispelled by the Fear of God?

ਗਉੜੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੮

Raag Gauri Guru Nanak Dev

ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥

Poorae Gur Kai Sabadh Pashhaanaa ॥1॥ Rehaao ॥

Through the Shabad, the Word of the Perfect Guru, I recognize God. ॥1॥Pause॥

ਗਉੜੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੮

Raag Gauri Guru Nanak Dev

ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥

Jis Nar Raam Ridhai Har Raas ॥

Those whose hearts are filled with the Lord's essence are blessed and acclaimed,

ਗਉੜੀ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੯

Raag Gauri Guru Nanak Dev

ਸਹਜਿ ਸੁਭਾਇ ਮਿਲੇ ਸਾਬਾਸਿ ॥੨॥

Sehaj Subhaae Milae Saabaas ॥2॥

And intuitively absorbed into the Lord. ॥2॥

ਗਉੜੀ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੯

Raag Gauri Guru Nanak Dev

ਜਾਹਿ ਸਵਾਰੈ ਸਾਝ ਬਿਆਲ ॥

Jaahi Savaarai Saajh Biaal ||

Those whom the Lord puts to sleep, evening and morning

ਗਉੜੀ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੯

Raag Gauri Guru Nanak Dev

ਇਤ ਉਤ ਮਨਮੁਖ ਬਾਧੇ ਕਾਲ ॥੩॥

Eith Outh Manamukh Baadhhae Kaal ||3||

- those self-willed manmukhs are bound and gagged by Death, here and hereafter. ||3||

ਗਉੜੀ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੯

Raag Gauri Guru Nanak Dev

ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥

Ahinish Raam Ridhai Sae Poorae ||

Those whose hearts are filled with the Lord, day and night, are perfect.

ਗਉੜੀ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੦

Raag Gauri Guru Nanak Dev

ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥

Naanak Raam Milae Bhram Dhoorae ||4||11||

O Nanak, they merge into the Lord, and their doubts are cast away. ||4||11||

ਗਉੜੀ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੦

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪

ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥

Janam Marai Thrai Gun Hithakaar ||

One who loves the three qualities is subject to birth and death.

ਗਉੜੀ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੧

Raag Gauri Guru Nanak Dev

ਚਾਰੇ ਬੇਦ ਕਥਹਿ ਆਕਾਰੁ ॥

Charaae Baedh Kathhehi Aakaar ||

The four Vedas speak only of the visible forms.

ਗਉੜੀ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੧

Raag Gauri Guru Nanak Dev

ਤੀਨਿ ਅਵਸਥਾ ਕਹਹਿ ਵਖਿਆਨੁ ॥

Theen Avasathhaa Kehehi Vakhiaan ||

They describe and explain the three states of mind,

ਗਉੜੀ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੧

Raag Gauri Guru Nanak Dev

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥

Thureeaavasathhaa Sathigur Thae Har Jaan ||1||

But the fourth state, union with the Lord, is known only through the True Guru. ||1||

ਗਉੜੀ (ਮਃ ੧) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੨

Raag Gauri Guru Nanak Dev

ਰਾਮ ਭਗਤਿ ਗੁਰ ਸੇਵਾ ਤਰਣਾ ॥

Raam Bhagath Gur Saevaa Tharanaa ||

Through devotional worship of the Lord, and service to the Guru, one swims across.

ਗਉੜੀ (ਮਃ ੧) (੧੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੨

Raag Gauri Guru Nanak Dev

ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥

Baahurr Janam N Hoe Hai Maranaa ||1|| Rehaao ||

Then, one is not born again, and is not subject to death. ||1||Pause||

ਗਉੜੀ (ਮਃ ੧) (੧੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੨

Raag Gauri Guru Nanak Dev

ਚਾਰਿ ਪਦਾਰਥ ਕਹੈ ਸਭੁ ਕੋਈ ॥

Chaar Padhaarathh Kehai Sabh Koe ||

Everyone speaks of the four great blessings;

ਗਉੜੀ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੩

Raag Gauri Guru Nanak Dev

ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥

Sinmrith Saasath Panddith Mukh Soee ||

The Simritees, the Shaastras and the Pandits speak of them as well.

ਗਉੜੀ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੩

Raag Gauri Guru Nanak Dev

ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥

Bin Gur Arathh Beechaar N Paaeiaa ||

But without the Guru, they do not understand their true significance.

ਗਉੜੀ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੩

Raag Gauri Guru Nanak Dev

ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥

Mukath Padhaarathh Bhagath Har Paaeiaa ||2||

The treasure of liberation is obtained through devotional worship of the Lord. ||2||

ਗਉੜੀ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੪

Raag Gauri Guru Nanak Dev

ਜਾ ਕੈ ਹਿਰਦੈ ਵਸਿਆ ਹਰਿ ਸੋਈ ॥

Jaa Kai Hiradhai Vasiaa Har Soee ||

Those, within whose hearts the Lord dwells,

ਗਉੜੀ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੪

Raag Gauri Guru Nanak Dev

ਗੁਰਮੁਖਿ ਭਗਤਿ ਪਰਾਪਤਿ ਹੋਈ ॥

Guramukh Bhagath Paraapath Hoei ||

Become Gurmukh; they receive the blessings of devotional worship.

ਗਉੜੀ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫

Raag Gauri Guru Nanak Dev

ਹਰਿ ਕੀ ਭਗਤਿ ਮੁਕਤਿ ਆਨੰਦੁ ॥

Har Kee Bhagath Mukath Aanandh ||

Through devotional worship of the Lord, liberation and bliss are obtained.

ਗਉੜੀ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫

Raag Gauri Guru Nanak Dev

ਗੁਰਮਤਿ ਪਾਏ ਪਰਮਾਨੰਦੁ ॥੩॥

Guramath Paaeae Paramaanandh ||3||

Through the Guru's Teachings, supreme ecstasy is obtained. ||3||

ਗਉੜੀ (ਮਃ ੧) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫

Raag Gauri Guru Nanak Dev

ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥

Jin Paaeiaa Gur Dhaekh Dhikhaaeiaa ||

One who meets the Guru, beholds Him, and inspires others to behold Him as well.

ਗਉੜੀ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੬

Raag Gauri Guru Nanak Dev

ਆਸਾ ਮਾਹਿ ਨਿਰਾਸੁ ਬੁਝਾਇਆ ॥

Aasaa Maahi Niraas Bujhaaeiaa ||

In the midst of hope, the Guru teaches us to live above hope and desire.

ਗਉੜੀ (ਮਃ ੧) (੧੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੬

Raag Gauri Guru Nanak Dev

ਦੀਨਾ ਨਾਥੁ ਸਰਬ ਸੁਖਦਾਤਾ ॥

Dheenaa Naathh Sarab Sukhadhaathaa ||

He is the Master of the meek, the Giver of peace to all.

ਗਉੜੀ (ਮਃ ੧) (੧੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੬

Raag Gauri Guru Nanak Dev

ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥

Naanak Har Charanee Man Raathaa ||4||12||

Nanak's mind is imbued with the Lotus Feet of the Lord. ||4||12||

ਗਉੜੀ (ਮਃ ੧) (੧੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੭

Raag Gauri Guru Nanak Dev

ਗਉੜੀ ਚੇਤੀ ਮਹਲਾ ੧ ॥

Gourree Chaethee Mehalaa 1 ||

Gauree Chaytee, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥

Anmrith Kaaeiaa Rehai Sukhaalee Baajee Eihu Sansaaro ||

With your nectar-like body, you live in comfort, but this world is just a passing drama.

ਗਉੜੀ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੭

Raag Gauri Chaytee Guru Nanak Dev

ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥

Lab Lobh Much Koorr Kamaavehi Bahuth Outhaavehi Bhaaro ||

You practice greed, avarice and great falsehood, and you carry such a heavy burden.

ਗਉੜੀ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੮

Raag Gauri Chaytee Guru Nanak Dev

ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥

Thoon Kaaeiaa Mai Ruladhee Dhaekhee Jio Dhhar Oupar Shhaaro ||1||

O body, I have seen you blowing away like dust on the earth. ||1||

ਗਉੜੀ (ਮਃ ੧) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੮

Raag Gauri Chaytee Guru Nanak Dev

ਸੁਣਿ ਸੁਣਿ ਸਿਖ ਹਮਾਰੀ ॥

Sun Sun Sikh Hamaaree ||

Listen - listen to my advice!

ਗਉੜੀ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੯

Raag Gauri Chaytee Guru Nanak Dev

ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥

Sukirath Keethaa Rehasee Maerae Jeearrae Bahurr N Aavai Vaaree ||1|| Rehaao ||

Only the good deeds which you have done shall remain with you, O my soul. This opportunity shall not come again! ||1||Pause||

ਗਉੜੀ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੪ ਪੰ. ੧੯

Raag Gauri Chaytee Guru Nanak Dev